

ਸਮਾਜਿਕ ਵਿਗਿਆਨ

ਸ਼੍ਰੇਣੀ: ਛੇਵੀਂ

ਸਤੰਬਰ-2022

ਸਮਾਂ: 3 ਘੰਟੇ

ਕੁੱਲ ਅੰਕ: 70

1. ਸਾਰੇ ਪ੍ਰਸ਼ਨ ਜ਼ਰੂਰੀ ਹਨ।
2. ਪ੍ਰਸ਼ਨ ਪੱਤਰ ਦੇ ਕੁੱਲ ਚਾਰ ਭਾਗ ਓ, ਅ, ਏ ਅਤੇ ਸ ਹਨ।

ਭਾਗ-ਓ

1. ਕਿਹੜਾ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ ?
1. ਬੁੱਧ 2. ਸ਼ਨੀ 3. ਧਰਤੀ 4. ਮੰਗਲ
2. ਸੌਰ ਮੰਡਲ ਦਾ ਸਭ ਤੋਂ ਗਰਮ ਅਤੇ ਚਮਕੀਲਾ ਗ੍ਰਹਿ ਕਿਹੜਾ ਹੈ?
1. ਬੁੱਧ 2. ਸ਼ੁੱਕਰ 3. ਧਰਤੀ 4. ਸ਼ਨੀ
3. ਹੇਠ ਲਿਖਿਆਂ ਵਿੱਚੋਂ ਕਿਹੜਾ ਲੀਪ ਦਾ ਸਾਲ ਸੀ ?
1. 2018 2. 2011 3. 2020 4. 2001
4. ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਦੀ ਲੰਬਾਈ ਕਿਸ ਦਿਨ ਲਗਭਗ ਬਰਾਬਰ ਹੁੰਦੀ ਹੈ ?
1. 21 ਮਾਰਚ ਅਤੇ 23 ਸਤੰਬਰ 2. 21 ਜੂਨ ਅਤੇ 22 ਦਸੰਬਰ 3. 25 ਦਸੰਬਰ ਅਤੇ 21 ਮਾਰਚ 4. ਇਹਨਾਂ 'ਚੋਂ ਕੋਈ ਨਹੀਂ
5. ਇਹ ਇਹ ਕਲਪਿਤ ਰੇਖਾ ਹੈ ਜੋ ਧਰਤੀ ਨੂੰ ਦੋ ਸਮਾਨ ਭਾਗਾਂ ਵਿੱਚ ਵੰਡਦੀ ਹੈ ?
1. ਭੂ-ਮੱਧ ਰੇਖਾ 3. ਕਰਕ ਰੇਖਾ 3. ਮਕਰ ਰੇਖਾ 4. ਇਨ੍ਹਾਂ ਵਿੱਚੋਂ ਕੋਈ ਨਹੀਂ।
6. ਕਿਸ ਦੀ ਸਹਾਇਤਾ ਨਾਲ ਅਸੀਂ ਕਿਸੇ ਸਥਾਨ ਦਾ ਸਥਾਨਕ ਸਮਾਂ ਕੱਢ ਸਕਦੇ ਹਾਂ?
1. ਅਕਸ਼ਾਂਸ਼ ਰੇਖਾਵਾਂ 2. ਦੇਸ਼ਾਂਤਰ ਰੇਖਾਵਾਂ 3. ਨਕਸ਼ੇ 4. ਗਲੋਬ
7. ਪ੍ਰਾਚੀਨ ਕਾਲ ਵਿੱਚ ਭੂਮੀ ਨੂੰ ਖਰੀਦਣ ਅਤੇ ਵੇਚਣ ਲਈ ਕਿਸ ਦੀ ਵਰਤੋਂ ਕੀਤੀ ਜਾਂਦੀ ਸੀ?
1. ਤਾਮਰ ਪੱਤਰਾਂ ਦੀ 2. ਅਸ਼ਟਗਾਂ ਦੀ 3. ਸੋਨੇ ਦੀ 4. ਉਪਰੋਕਤ ਸਾਰੇ
8. ਮਨੁੱਖ ਨੇ ਖੇਤੀਬਾੜੀ ਕਰਨੀ ਕਿਸ ਯੁੱਗ ਵਿੱਚ ਸ਼ੁਰੂ ਕੀਤੀ?
1. ਪੁਰਾਤਨ ਪੱਥਰ ਯੁੱਗ ਵਿੱਚ 2. ਮੱਧ ਪੱਥਰ ਯੁੱਗ ਵਿੱਚ 3. ਨਵੀਨ ਪੱਥਰ ਯੁੱਗ ਵਿੱਚ 4. ਉਪਰੋਕਤ ਕੋਈ ਨਹੀਂ
9. ਪੁਰਾਤਨ ਪੱਥਰ ਯੁੱਗ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ?
1. ਮੈਸੋਲਿਥਿਕ ਪੀਰੀਅਡ 2. ਪੈਲੀਆਲਿਥਿਕ ਪੀਰੀਅਡ 3. ਨਵਾਂ ਪੱਥਰ ਯੁੱਗ
10. ਯੂਨਾਨੀਆਂ ਨੇ ਕਪਾਹ ਦੀ ਜਾਣਕਾਰੀ ਕਿਸ ਦੇਸ਼ ਤੋਂ ਪ੍ਰਾਪਤ ਕੀਤੀ?
1. ਚੀਨ 2. ਭਾਰਤ 3. ਮਿਸਰ 4. ਰੂਸ
11. ਆਰੀਆ ਕਿੱਥੋਂ ਦੇ ਮੂਲ ਨਿਵਾਸੀ ਸਨ?
1. ਰਾਜਸਥਾਨ 2. ਪੰਜਾਬ 3. ਹਰਿਆਣਾ 4. ਉੱਤਰ ਪ੍ਰਦੇਸ਼
12. ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਕਿਸ ਸਥਾਨ ਤੇ ਹੋਈ?
1. ਕਾਸ਼ੀ 2. ਕੋਸਲ 3. ਬੋਧ ਗਯਾ
13. ਸਮੁਦਾਇਕ ਜੀਵਨ ਦਾ ਆਰੰਭਕ ਇਸ ਧੰਦੇ ਤੋਂ ਬਾਅਦ ਸ਼ੁਰੂ ਹੋਇਆ ?
1. ਸ਼ਿਕਾਰ 2. ਪਸ਼ੂ ਪਾਲਣ 3. ਖੇਤੀਬਾੜੀ 4. ਦੇਸ਼ ਭਗਤੀ

14. ਇੱਕ ਸਥਾਨ ਤੇ ਰਹਿਣ ਵਾਲੇ, ਸਾਂਝੇ ਉਦੇਸ਼ ਵਾਲੇ ਸੰਗਠਿਤ ਸਮੂਹ ਨੂੰ ਕੀ ਕਿਹਾ ਜਾਂਦਾ ਹੈ?

1. ਪਰਿਵਾਰ
2. ਆਂਢ-ਗੁਆਂਢ
3. ਪਿੰਡ ਜਾਂ ਸ਼ਹਿਰ
4. ਸਮੁਦਾਇ

15. ਸਾਡੇ ਰਾਜ ਪੰਜਾਬ ਵਿੱਚ ਹੁਣ ਕਿੰਨੇ ਜ਼ਿਲ੍ਹੇ ਹਨ ?

1. 23
2. 12
3. 20
4. 21

(15×1=15)

ਭਾਗ-ਅ ਭੂਗੋਲ (21 ਅੰਕ)

ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।

16. ਸਾਡੀ ਧਰਤੀ ਚਪਟਾ ਗੋਲਾ ਹੈ ਇਸ ਨੂੰ — ਆਖਦੇ ਹਨ। (ਖਾਲੀ ਸਥਾਨ ਭਰੋ)
17. ਹਰੇਕ ਵਿਥਕਾਰ ਅਰਥ ਗੋਲਾ ਹੁੰਦਾ ਹੈ। (ਸਹੀ/ ਗਲਤ ਦਾ ਨਿਸ਼ਾਨ ਲਗਾਓ)
18. ਗਲੇਬ ਦਾ ਸਭ ਤੋਂ ਵੱਡਾ ਚੱਕਰ ਕਿਹੜਾ ਹੈ? ਨਾਮ ਦੱਸੋ।
19. ਕਿਹੜਾ ਗ੍ਰਹਿ ਸੂਰਜ ਤੋਂ ਸਭ ਤੋਂ ਦੂਰ ਦੇ ਕਿਹੜਾ ਸਭ ਤੋਂ ਨੇੜੇ ਹੈ। (4X1=4)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਦੇ ਅੰਕ ਦਾ ਹੈ।

20. ਲੀਪ ਦੇ ਸਾਲ ਦਾ ਕੀ ਅਰਥ ਹੈ? ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱਕ ਦਿਨ ਵੱਧ ਕਿਉਂ ਹੁੰਦਾ ਹੈ
21. ਗਲੇਬ ਨੂੰ ਧਰਤੀ ਦਾ ਮਾਡਲ ਕਿਉਂ ਕਿਹਾ ਜਾਂਦਾ ਹੈ ?

(2X2=4)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਦੇ ਤਿੰਨ ਅੰਕ ਹਨ।

22. ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਅਤੇ ਪੱਛਮ ਵਿੱਚ ਛਿਪਦਾ ਹੈ, ਕਾਰਨ ਦੱਸੋ ਜਾਂ

ਦੈਨਿਕ ਗਤੀ ਅਤੇ ਵਾਰਸ਼ਿਕ ਗਤੀ ਵਿੱਚ ਅੰਤਰ ਦੱਸੋ।

23. ਅਕਸ਼ਾਂਸ਼ ਰੇਖਾਵਾਂ ਅਤੇ ਦਿਸ਼ਾਂਤਰ ਰੇਖਾਵਾਂ ਵਿੱਚ ਅੰਤਰ ਦੱਸੋ ।

ਜਾਂ

ਦਿਸ਼ਾਂਤਰ ਦਾ ਕੀ ਮਹੱਤਵ ਹੈ ! (2X3=6)

24. ਭਾਰਤ ਦੇ ਨਕਸ਼ੇ ਵਿੱਚ ਦਸ ਸਥਾਨ ਵਿੱਚੋਂ ਕੋਈ ਸੱਤ ਸਥਾਨ ਭਰੋ: (7x1=7)

1. ਰਾਜਸਥਾਨ
2. ਪੰਜਾਬ
3. ਤੇਲੰਗਾਨਾ
4. ਆਸਾਮ
5. ਨੇਪਾਲ
6. ਭੂਟਾਨ
7. ਦਿੱਲੀ
8. ਗੰਗਟੋਕ
9. ਜੰਮੂ
10. ਸ਼੍ਰੀਲੰਕਾ

ਭਾਗ-ਬ ਇਤਿਹਾਸ (20 ਅੰਕ)

ਹਰੇਕ ਪ੍ਰਸ਼ਨ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।

25. ਕੋਟਲਿਆ ਦੁਆਰਾ----- ਨਾਂ ਦੀ ਪੁਸਤਕ ਲਿਖੀ ਗਈ। (ਖਾਲੀ ਥਾਂ ਭਰੋ)

26. ਜੈਨ ਧਰਮ ਦੇ ਕੁੱਲਤੀਰਥੰਕਰ ਹੋਏ ਹਨ।

(ਖਾਲੀ ਥਾਂ ਭਰੋ)

27. ਸਿੱਕੇ ਇਤਿਹਾਸ ਦਾ ਸਰੋਤ ਨਹੀਂ ਹਨ। (ਠੀਕ/ਗਲਤ ਦਾ ਨਿਸ਼ਾਨ ਲਗਾਓ)

28. ਵੈਦਿਕ ਕਾਲ ਵਿੱਚ ਇਸਤਰੀਆਂ ਦਾ ਆਦਰ ਨਹੀਂ ਹੁੰਦਾ ਸੀ। (ਠੀਕ/ਗਲਤ ਦਾ ਪ੍ਰਸ਼ਾਨ ਲਗਾਓ) (4 X 1=4)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਦੇ ਅੰਕ ਦਾ ਹੈ।

29. ਸਪਤ ਸਿੰਧੂ ਪ੍ਰਦੇਸ਼ ਵਿੱਚ ਕਿਹੜੀਆਂ ਨਦੀਆਂ ਵਹਿੰਦੀਆਂ ਸਨ?

30. ਵੈਦਿਕ ਲੋਕ ਕਿਹੜੇ ਦੇਵਤਿਆਂ ਦੀ ਪੂਜਾ ਕਰਦੇ ਸਨ ? (2X2=4)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਦੇ ਤਿੰਨ ਅੰਕ ਹਨ।

31. ਪਹੀਏ ਦੀ ਖੋਜ ਨੇ ਮਨੁੱਖ ਦੀ ਕਿਸ ਤਰਾਂ ਸਹਾਇਤਾ ਕੀਤੀ? ਜਾਂ

ਵੈਦਿਕ ਕਾਲ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?

32. ਨਵੀਨ ਪੱਥਰ ਯੁੱਗ ਦੇ ਪੰਜ ਮਹੱਤਵਪੂਰਨ ਲੱਛਣ ਦੱਸੋ

? ਜਾਂ

ਜੈਨ ਧਰਮ ਬਾਰੇ ਤੁਸੀਂ ਕੀ ਜਾਣਦੇ ਹੋ?

33. ਸਿੰਧੂ ਘਾਟੀ ਸੱਭਿਅਤਾ ਦੀ ਨਗਰ ਯੋਜਨਾ ਤੇ ਇੱਕ ਨੋਟ ਲਿਖੋ। ਜਾਂ
ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਦੇ ਸਮਾਜਿਕ ਜੀਵਨ ਬਾਰੇ ਤੁਸੀਂ ਕੀ ਜਾਣਦੇ ਹੋ?

34. ਬੁੱਧ ਧਰਮ ਦੀਆਂ ਮੁੱਖ ਸਿੱਖਿਆਵਾਂ ਕਿਹੜੀਆਂ ਹਨ? ਜਾਂ
ਮੱਧ ਪੱਥਰ ਯੁੱਗ ਬਾਰੇ ਤੁਸੀਂ ਕੀ ਜਾਣਦੇ ਹੋ? (4X3=12)

ਭਾਗ- ੲ ਨਾਗਰਿਕ ਸ਼ਾਸਤਰ (ਅੰਕ 14)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਇੱਕ ਸ਼ਬਦ ਜਾਂ ਇੱਕ ਵਾਕ ਵਿੱਚ ਦਿਓ। ਹਰੇਕ ਪ੍ਰਸ਼ਨ ਇੱਕ ਅੰਕ ਦਾ ਹੈ।

35. ----- ਸਮਾਜ ਦੀ ਮੁੱਢਲੀ ਇਕਾਈ ਹੈ। (ਖਾਲੀ ਸਥਾਨ ਭਰੋ)

36. ਗ੍ਰਾਮ ਪੰਚਾਇਤ ਦਾ ਕਾਰਜਕਾਲ — ਸਾਲ ਹੁੰਦਾ ਹੈ। (ਖਾਲੀ ਸਥਾਨ ਭਰੋ)

37. ਕਸ਼ਮੀਰ ਅਤੇ ਰਾਜਸਥਾਨ ਦਾ ਜਲਵਾਯੂ ਇੱਕੋ- ਜਿਹਾ ਹੈ। (ਠੀਕ/ ਗਲਤ ਦਾ ਨਿਸ਼ਾਨ ਲਗਾਓ)

38. ਗ੍ਰਾਮ ਪੰਚਾਇਤ ਵਿੱਚ ਇਸਤਰੀਆਂ ਲਈ ਸੀਟਾਂ ਰਾਖਵੀਆਂ ਨਹੀਂ ਹੁੰਦੀਆਂ। (ਠੀਕ/ਗਲਤ ਦਾ ਨਿਸ਼ਾਨ ਲਗਾਓ)
(4X1=4)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਦੇ ਅੰਕ ਦਾ ਹੈ।

39. ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਉਂ ਕਿਹਾ ਜਾਂਦਾ ਹੈ?

40. ਪੰਚਾਇਤੀ ਰਾਜ ਦੀ ਮੁੱਢਲੀ ਅਤੇ ਸਿਖਰ ਦੀ ਸੰਸਥਾ ਦੇ ਨਾਂ ਲਿਖੋ। (2X2=4)

ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ। ਹਰੇਕ ਪ੍ਰਸ਼ਨ ਦੇ ਤਿੰਨ ਅੰਕ ਹਨ।

41. ਪੰਚਾਇਤੀ ਰਾਜ ਤੋਂ ਤੁਹਾਡਾ ਕੀ ਭਾਵ ਹੈ?

ਜਾਂ ਵਰਤਮਾਨ ਸਮੇਂ ਪਿੰਡਾਂ ਵਿੱਚ ਕਿਹੜੀਆਂ ਕਿਹੜੀਆਂ ਸਹੂਲਤਾਂ ਉਪਲਬਧ ਹਨ ?

42. ਕੁਦਰਤੀ ਵਾਤਾਵਰਨ ਉਤੇ ਸੰਖੇਪ ਨੋਟ ਲਿਖੋ।

ਜਾਂ ਸਮਾਜ ਮਨੁੱਖ ਲਈ ਕਿਉਂ ਜ਼ਰੂਰੀ ਹੈ ? (2X3=6)

Sharanjit Kaur, SS Mistress, Quila Nau, Faridkot.